

 Print Page

Sri Guru Granth Sahib

Displaying 97 of

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥

Mohi Rain N Vihaavai Needh N Aavai Bin Dhaekhae Gur Dharabaarae Jeeo ||3||

I cannot endure the night, and sleep does not come, without the Sight of the Beloved Guru's Court. ||3||

ਮਾਝ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧

Raag Maajh Guru Arjan Dev

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

Ho Gholee Jeeo Ghol Ghumaaee This Sachae Gur Dharabaarae Jeeo ||1|| Rehaao ||

I am a sacrifice, my soul is a sacrifice, to that True Court of the Beloved Guru. ||1||Pause||

ਮਾਝ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧

Raag Maajh Guru Arjan Dev

ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥

Bhaag Hoaa Gur Santh Milaaeiaa ||

By good fortune, I have met the Saint Guru.

ਮਾਝ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੨

Raag Maajh Guru Arjan Dev

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

Prabh Abinaasee Ghar Mehi Paaeiaa ||

I have found the Immortal Lord within the home of my own self.

ਮਾਝ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੨

Raag Maajh Guru Arjan Dev

ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥

Saev Karee Pal Chasaa N Vishhurraa Jan Naanak Dhaas Thumaarae Jeeo ||4||

I will now serve You forever, and I shall never be separated from You, even for an instant. Servant

Nanak is Your slave, O Beloved Master. ||4||

ਮਾਝ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੩

Raag Maajh Guru Arjan Dev

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥

Ho Gholee Jeeo Ghol Ghumaaee Jan Naanak Dhaas Thumaarae Jeeo || Rehaao ||1||8||

I am a sacrifice, my soul is a sacrifice; servant Nanak is Your slave, Lord. ||Pause||1||8||

ਮਾਝ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੮

Raag Maajh Guru Arjan Dev

ਰਾਗੁ ਮਾਝ ਮਹਲਾ ੫ ॥

Raag Maajh Mehalaa 5 ॥

Raag Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭

ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥

Saa Ruth Suhaavee Jith Thudhh Samaalee ॥

Sweet is that season when I remember You.

ਮਾਝ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੮

Raag Maajh Guru Arjan Dev

ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥

So Kanm Suhaelaa Jo Thaeree Ghaalee ॥

Sublime is that work which is done for You.

ਮਾਝ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੫

Raag Maajh Guru Arjan Dev

ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥

So Ridhaa Suhaelaa Jith Ridhai Thoon Vuthaa Sabhanaa Kae Dhaathaaraa Jeeo ॥1॥

Blessed is that heart in which You dwell, O Giver of all. ॥1॥

ਮਾਝ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੫

Raag Maajh Guru Arjan Dev

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥

Thoon Saajhaa Saahib Baap Hamaaraa ॥

You are the Universal Father of all, O my Lord and Master.

ਮਾਝ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੬

Raag Maajh Guru Arjan Dev

ਨਉ ਨਿਧਿ ਤੇਰੈ ਅਖੁਟ ਭੰਡਾਰਾ ॥

No Nidhh Thaerai Akhutt Bhanddaaraa ॥

Your nine treasures are an inexhaustible storehouse.

ਮਾਝ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੬

Raag Maajh Guru Arjan Dev

ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥

Jis Thoon Dhaehi S Thripath Aghaavai Soee Bhagath Thumaaraa Jeeo ॥2॥

Those unto whom You give are satisfied and fulfilled; they become Your devotees, Lord. ||2||

ਮਾਝ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੬

Raag Maajh Guru Arjan Dev

ਸਭੁ ਕੋ ਆਸੈ ਤੇਰੀ ਬੈਠਾ ॥

Sabh Ko Aasai Thaeree Baithaa ||

All place their hopes in You.

ਮਾਝ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੭

Raag Maajh Guru Arjan Dev

ਘਟ ਘਟ ਅੰਤਰਿ ਤੂੰਹੈ ਵੁਠਾ ॥

Ghatt Ghatt Anthar Thoonhai Vuthaa ||

You dwell deep within each and every heart.

ਮਾਝ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੭

Raag Maajh Guru Arjan Dev

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥

Sabhae Saajheevaal Sadhaaein Thoon Kisai N Dhisehi Baaharaa Jeeo ||3||

All share in Your Grace; none are beyond You. ||3||

ਮਾਝ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੮

Raag Maajh Guru Arjan Dev

ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥

Thoon Aapae Guramukh Mukath Karaaeihi ||

You Yourself liberate the Gurmukhs;

ਮਾਝ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੮

Raag Maajh Guru Arjan Dev

ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥

Thoon Aapae Manamukh Janam Bhavaaeihi ||

You Yourself consign the self-willed manmukhs to wander in reincarnation.

ਮਾਝ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੯

Raag Maajh Guru Arjan Dev

ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥

Naanak Dhaas Thaerai Balihaarai Sabh Thaeraa Khael Dhasaaharaa Jeeo ||4||2||9||

Slave Nanak is a sacrifice to You; Your Entire Play is self-evident, Lord. ||4||2||9||

ਮਾਝ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੯

Raag Maajh Guru Arjan Dev

ਮਾਝ ਮਹਲਾ ੫ ॥

Maajh Mehalaa 5 ॥

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭

ਅਨਹਦੁ ਵਾਜੈ ਸਹਜਿ ਸੁਹੇਲਾ ॥

Anehadh Vaajai Sehaj Suhaelaa ॥

The Unstruck Melody resounds and resonates in peaceful ease.

ਮਾਝ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੦

Raag Maajh Guru Arjan Dev

ਸਬਦਿ ਅਨੰਦ ਕਰੇ ਸਦ ਕੇਲਾ ॥

Sabadh Anandh Karae Sadh Kaelaa ॥

I rejoice in the eternal bliss of the Word of the Shabad.

ਮਾਝ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੦

Raag Maajh Guru Arjan Dev

ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ ॥੧॥

Sehaj Gufaa Mehi Thaarree Laaee Aasan Ooch Savaariaa Jeeo ॥1॥

In the cave of intuitive wisdom I sit, absorbed in the silent trance of the Primal Void. I have obtained my seat in the heavens. ॥1॥

ਮਾਝ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੦

Raag Maajh Guru Arjan Dev

ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥

Fir Ghir Apunae Grih Mehi Aaeiaa ॥

After wandering through many other homes and houses, I have returned to my own home,

ਮਾਝ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੧

Raag Maajh Guru Arjan Dev

ਜੋ ਲੋੜੀਦਾ ਸੋਈ ਪਾਇਆ ॥

Jo Lorreedhaa Soee Paeiaa ॥

And I have found what I was longing for.

ਮਾਝ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੧

Raag Maajh Guru Arjan Dev

ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥

Thripath Aghaae Rehiaa Hai Santhahu Gur Anabho Purakh Dhikhaariaa Jeeo ॥2॥

I am satisfied and fulfilled; O Saints, the Guru has shown me the Fearless Lord God. ॥2॥

ਮਾਝ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੨

Raag Maajh Guru Arjan Dev

ਆਪੇ ਰਾਜਨੁ ਆਪੇ ਲੋਗਾ ॥

Aapae Raajan Aapae Logaa ||

He Himself is the King, and He Himself is the people.

ਮਾਝ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੨

Raag Maajh Guru Arjan Dev

ਆਪਿ ਨਿਰਬਾਣੀ ਆਪੇ ਭੋਗਾ ॥

Aap Nirabaanee Aapae Bhogaa ||

He Himself is in Nirvaanaa, and He Himself indulges in pleasures.

ਮਾਝ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੩

Raag Maajh Guru Arjan Dev

ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

Aapae Thakhath Behai Sach Niaaee Sabh Chookee Kook Pukaariaa Jeeo ||3||

He Himself sits on the throne of true justice, answering the cries and prayers of all. ||3||

ਮਾਝ (ਮਃ ੫) (੧੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੩

Raag Maajh Guru Arjan Dev

ਜੇਹਾ ਡਿਠਾ ਮੈ ਤੇਹੋ ਕਹਿਆ ॥

Jaehaa Ddithaa Mai Thaeho Kehiaa ||

As I have seen Him, so have I described Him.

ਮਾਝ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੪

Raag Maajh Guru Arjan Dev

ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥

This Ras Aaeiaa Jin Bhaedh Lehiaa ||

This Sublime Essence comes only to one who knows the Mystery of the Lord.

ਮਾਝ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੪

Raag Maajh Guru Arjan Dev

ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥

Jothee Joth Milee Sukh Paaeiaa Jan Naanak Eik Pasaariaa Jeeo ||4||3||10||

His light merges into the Light, and he finds peace. O servant Nanak, this is all the Extension of the One.

||4||3||10||

ਮਾਝ (ਮਃ ੫) (੧੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੪

Raag Maajh Guru Arjan Dev

ਮਾਝ ਮਹਲਾ ੫ ॥

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭

ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥

Jith Ghar Pir Sohaag Banaaeiaa ||

That house, in which the soul-bride has married her Husband Lord

ਮਾਝ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੫

Raag Maajh Guru Arjan Dev

ਤਿਤੁ ਘਰਿ ਸਖੀਏ ਮੰਗਲੁ ਗਾਇਆ ॥

Thith Ghar Sakheeeae Mangal Gaaeiaa ||

In that house, O my companions, sing the songs of rejoicing.

ਮਾਝ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੬

Raag Maajh Guru Arjan Dev

ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥

Anadh Binodh Thithai Ghar Sohehi Jo Dhhan Kanth Sigaaree Jeeo ||1||

Joy and celebrations decorate that house, in which the Husband Lord has adorned His soul-bride. ||1||

ਮਾਝ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੬

Raag Maajh Guru Arjan Dev

ਸਾ ਗੁਣਵੰਤੀ ਸਾ ਵਡਭਾਗਣਿ ॥

Saa Gunavanthee Saa Vaddabhaagan ||

She is virtuous, and she is very fortunate;

ਮਾਝ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੭

Raag Maajh Guru Arjan Dev

ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥

Puthravanthee Seelavanth Sohaagan ||

She is blessed with sons and tender-hearted. The happy soul-bride is loved by her Husband.

ਮਾਝ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੭

Raag Maajh Guru Arjan Dev

ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤਿ ਪਿਆਰੀ ਜੀਉ ॥੨॥

Roopavanth Saa Sugharr Bichakhan Jo Dhhan Kanth Piaaree Jeeo ||2||

She is beautiful, wise, and clever. That soul-bride is the beloved of her Husband Lord. ||2||

ਮਾਝ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੭

Raag Maajh Guru Arjan Dev

ਅਚਾਰਵੰਤਿ ਸਾਈ ਪਰਧਾਨੇ ॥

Achaaravanth Saaee Paradhhaanae ||

She is well-mannered, noble and distinguished.

ਮਾਝ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੮

Raag Maajh Guru Arjan Dev

ਸਭ ਸਿੰਗਾਰ ਬਣੇ ਤਿਸੁ ਗਿਆਨੇ ॥

Sabh Singaar Banae This Giaanae ||

She is decorated and adorned with wisdom.

ਮਾਝ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੮

Raag Maajh Guru Arjan Dev

ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥

Saa Kulavanthee Saa Sabharaaee Jo Pir Kai Rang Savaaree Jeeo ||3||

She is from a most respected family; she is the queen, adorned with the Love of her Husband Lord. ||3||

ਮਾਝ (ਮਃ ੫) (੧੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੮

Raag Maajh Guru Arjan Dev

ਮਹਿਮਾ ਤਿਸ ਕੀ ਕਹਣੁ ਨ ਜਾਏ ॥

Mehimaa This Kee Kehan N Jaaee ||

Her glory cannot be described;

ਮਾਝ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੯

Raag Maajh Guru Arjan Dev

ਜੋ ਪਿਰਿ ਮੇਲਿ ਲਈ ਅੰਗਿ ਲਾਏ ॥

Jo Pir Mael Lee Ang Laaeae ||

She melts in the Embrace of her Husband Lord.

ਮਾਝ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭ ਪੰ. ੧੯

Raag Maajh Guru Arjan Dev